



Ealing Hospital ਵਿਖੇ ਬਾਲ ਸੇਵਾਵਾਂ ਜੂਨ ਵਿੱਚ ਬਦਲ ਜਾਣਗੀਆਂ

Ealing Hospital ਵਿੱਚ ਬਾਲ ਸੇਵਾਵਾਂ ਲਈ ਕੁਝ ਤਬਦੀਲੀਆਂ ਕਰਨ ਦੀ ਯੋਜਨਾ ਹੈ।

ਇਸ ਲੀਫਲੈਟ ਵਿੱਚ ਮੁੱਖ ਤਬਦੀਲੀਆਂ ਬਾਰੇ ਦੱਸਿਆ ਗਿਆ ਹੈ ਪਰ ਕਿਰਪਾ ਕਰਕੇ 30 ਜੂਨ 2016 ਤੱਕ ਪਹਿਲਾਂ ਵਾਂਗ ਹੀ ਸਾਡੀਆਂ ਸੇਵਾਵਾਂ ਵਰਤਣਾ ਜਾਰੀ ਰੱਖੋ।

| ਜੋ ਸੇਵਾਵਾਂ Ealing Hospital ਵਿਖੇ ਜਾਰੀ ਰਹਿਣਗੀਆਂ | Ealing Hospital ਦੀਆਂ ਨਵੀਆਂ ਸੇਵਾਵਾਂ | ਜੋ ਸੇਵਾਵਾਂ 30 ਜੂਨ 2016 ਨੂੰ ਬੰਦ ਹੋ ਜਾਣਗੀਆਂ |
|---|--|--|
| <p>ਬਾਲ ਚਿਕਿਤਸਾ ਸੰਬੰਧੀ ਤੁਰੰਤ ਦੇਖਭਾਲ Urgent Care Centre (ਤੁਰੰਤ ਦੇਖਭਾਲ ਕੇਂਦਰ) ਵੱਲੋਂ ਦਿੱਤੀ ਜਾਂਦੀ ਹੈ।</p> <p>ਸਧਾਰਨ ਅਤੇ ਬਾਲ ਚਿਕਿਤਸਾ ਸੰਬੰਧੀ ਬਾਹਰੀ ਰੋਗੀ ਸੇਵਾਵਾਂ ਇਸਦਾ ਭਾਵ ਹੈ ਡਾਇਬਿਟੀਜ਼ ਅਤੇ ਅਸਥਮਾ ਲਈ ਹਸਪਤਾਲ ਕਲੀਨਿਕ ਅਤੇ ਸਮੁਦਾਇਕ ਕਲੀਨਿਕ।</p> <p>ਗ਼ੈਰ-ਐਮਰਜੈਂਸੀ, ਘੱਟ ਗੰਭੀਰਤਾ ਵਾਲੀਆਂ ਡੇ ਕੇਅਰ ਸੇਵਾਵਾਂ ਜਿਵੇਂ ਕੋਈ ਸਰਜਰੀ, ਮਾਨਸਿਕ ਸਿਹਤ ਅਤੇ ਫਿਜ਼ਿਓਥੈਰੇਪੀ।</p> | <p>ਸਲਾਹਕਾਰ-ਨਿਰਦੇਸ਼ਿਤ ਬਾਲ ਚਿਕਿਤਸਾ ਸੰਬੰਧੀ Rapid Access Clinic (ਤੀਬਰ ਪਹੁੰਚ ਕਲੀਨਿਕ) ਕਿਸੇ ਮਾਹਰ ਨੂੰ ਦਿਖਾਉਣ ਦੀ ਲੋੜ ਵਾਲੇ ਬੱਚਿਆਂ ਲਈ 48 ਘੰਟਿਆਂ ਦੇ ਅੰਦਰ ਮਾਹਰ ਸਲਾਹ ਅਤੇ ਮਿਆਦੀ ਮੁਲਾਕਾਤਾਂ ਤੱਕ ਤੁਰੰਤ ਪਹੁੰਚ ਨਾਲ GP ਮੁਹੱਈਆ ਕਰਦਾ ਹੈ।</p> <p>ਸਾਊਥਹਾਲ (Southall) ਅਤੇ ਐਕਟਨ (Acton) ਵਿੱਚ ਬਾਲਸੰਚਾਲਨ ਲਈ ਦੇਖਭਾਲ ਨਾਲ ਜੋੜਨਾ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹੋਏ, ਘਰ ਦੇ ਨੇੜੇ ਦੇਖਭਾਲ ਮੁਹੱਈਆ ਕਰਨਾ।</p> <p>Children's Community Nursing Team (ਬਾਲ ਸਮੁਦਾਇਕ ਨਰਸਿੰਗ ਟੀਮ) ਬੱਚਿਆਂ ਲਈ Ealing Hospital ਤੋਂ ਭਰਤੀ ਹਸਪਤਾਲ ਅਤੇ ਸਮੁਦਾਇਕ ਦੇਖਭਾਲ ਕੇਂਦਰ ਵਿੱਚ ਜਾਣਾ।</p> | <p>ਬਾਲ ਭਰਤੀ ਰੋਗੀ ਵਾਰਡ 16 ਬੈਡ, ਚਾਰ ਦਿਨ ਦੇ ਜਾਂਚ ਵਾਲੇ ਬੈਡਾਂ ਸਮੇਤ। ਵਰਤਮਾਨ ਵਿੱਚ ਕਿਸੇ ਵੀ ਇੱਕ ਵਾਰ ਵਿੱਚ ਭਰਤੀ ਰੋਗੀਆਂ ਦੇ ਤੌਰ ਤੇ 10 ਤੋਂ 12 ਬੱਚਿਆਂ ਦੀ ਦੇਖਭਾਲ ਕਰਦਾ ਹੈ।</p> <p>ਬਾਲ ਮਾਹਰ ਅਤੇ A&E ਦੇਖਭਾਲ ਐਮਰਜੈਂਸੀ 'blue light' ਐਂਬੂਲੈਂਸਾਂ ਹੁਣ ਬੱਚਿਆਂ ਨੂੰ Ealing Hospital ਦੇ A&E ਵਿਖੇ ਨਹੀਂ ਲਿਜਾਵੇਗੀ।</p> <p>A&E ਵਿਖੇ ਆਉਣ ਵਾਲੇ ਬੱਚਿਆਂ ਦੀ ਲੋੜ ਮੁਤਾਬਕ ਜਾਂਚ ਕੀਤੀ ਜਾਏਗੀ, ਸਟੈਬਲਾਈਜ਼ ਅਤੇ ਸੁਰੱਖਿਅਤ ਰੂਪ ਨਾਲ ਟ੍ਰਾਂਸਫਰ ਕੀਤਾ ਜਾਏਗਾ।</p> |

ਹੋਰ ਜਾਣਕਾਰੀ ਮਈ ਵਿੱਚ ਉਪਲਬਧ ਹੋਵੇਗੀ ਅਤੇ ਬਿਲਕੁਲ ਨਵੀਂ ਜਾਣਕਾਰੀ ਲਈ,

www.healthiernorthwestlondon.nhs.uk ਤੇ ਜਾਓ ਜਾਂ @HealthierNWL ਤੇ ਸਾਨੂੰ ਫਾਲੋ ਕਰੋ

ਇਹ ਨਾ ਭੁੱਲੋ ਕਿ ਇਹ ਕੇਵਲ ਹਸਪਤਾਲ ਨਹੀਂ ਹੈ, ਜੋ ਸਿਹਤ ਸੰਬੰਧੀ ਦੇਖਭਾਲ, ਇਲਾਜ ਅਤੇ ਸਲਾਹ ਮੁਹੱਈਆ ਕਰਦਾ ਹੈ।

ਜਾਣੋ ਕਿ ਆਪਣੀਆਂ NHS ਸੇਵਾਵਾਂ ਤੱਕ ਕਿਵੇਂ ਪਹੁੰਚਣਾ ਹੈ

NHS 111

ਜਦੋਂ ਤੁਹਾਨੂੰ ਸਲਾਹ ਜਾਂ ਚਿਕਿਤਸਾ ਇਲਾਜ ਦੀ ਲੋੜ ਹੋਵੇ, ਪਰੰਤੂ ਇਹ ਜੀਵਨ ਲਈ ਖਤਰਾ ਨਾ ਹੋਵੇ ਅਤੇ ਜੇਕਰ ਤੁਹਾਨੂੰ ਆਪਣੀ ਮਾਨਸਿਕ ਸਿਹਤ ਬਾਰੇ ਬਹੁਤ ਮਹੱਤਵਪੂਰਣ ਫ਼ਿਕਰ ਹੋਣ ਤਾਂ ਤੁਹਾਨੂੰ 111 ਡਾਇਲ ਕਰਨਾ ਚਾਹੀਦਾ ਹੈ।

ਫਾਰਮੈਸੀਜ

ਤੁਹਾਡਾ ਸਥਾਨਕ ਫਾਰਮਾਸਿਸਟ ਕਾਫੀ ਕੁਸ਼ਲ ਹੁੰਦਾ ਹੈ ਅਤੇ ਉਹ ਕਈ ਆਮ ਸਮੱਸਿਆਵਾਂ ਲਈ ਦਵਾਈਆਂ ਜਾਂ ਇਲਾਜ ਦੀ ਸਲਾਹ ਅਤੇ ਸੁਝਾਵਾਂ ਦੀ ਪੇਸ਼ਕਸ਼ ਕਰ ਸਕਦਾ ਹੈ, ਜਿਵੇਂ ਸਿਰ ਦਰਦ, ਪੇਟ ਦੀਆਂ ਸਮੱਸਿਆਵਾਂ, ਖੰਘ ਅਤੇ ਜੁਕਾਮ।

GP ਅਤੇ ਸਮੁਦਾਇਕ ਸੇਵਾਵਾਂ

GP ਅਤੇ ਉਹਨਾਂ ਦੀਆਂ ਟੀਮਾਂ ਸਰੀਰਕ ਅਤੇ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਲਈ ਪੂਰੇ ਪਰਿਵਾਰ ਲਈ ਕਈ ਸੇਵਾਵਾਂ ਪੇਸ਼ ਕਰਦੀਆਂ ਹਨ।

Ealing ਖੇਤਰ ਵਿੱਚ GP ਦੀ ਹੁਣ Ealing Hospital ਵਿਖੇ ਬੱਚਿਆਂ ਦੇ Rapid Access Clinic ਤੱਕ ਪਹੁੰਚ ਹੈ, ਉਹ ਬੱਚਿਆਂ ਦੀ ਸਿਹਤ ਬਾਰੇ ਮਾਹਰ ਸਲਾਹ ਵਾਲੇ GP ਅਤੇ ਮਾਹਰ ਮੁਲਾਕਾਤਾਂ ਤੱਕ ਪਹੁੰਚ ਮੁਹੱਈਆ ਕਰਦੇ ਹਨ।

Urgent Care Centres (ਤੁਰੰਤ ਦੇਖਭਾਲ ਕੇਂਦਰ)

Ealing Hospital ਵਿੱਚ ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ ਸੱਤ ਦਿਨ ਦੀ ਸੇਵਾ ਹੈ, ਜੋ ਉਹਨਾਂ ਬਾਲਗਾਂ ਅਤੇ ਬੱਚਿਆਂ ਦਾ ਇਲਾਜ ਕਰ ਸਕਦੀ ਹੈ, ਜਿਹਨਾਂ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ, ਪਰੰਤੂ ਜੀਵਨ ਲਈ ਖਤਰੇ ਵਾਲੀ ਸਥਿਤੀ ਨਹੀਂ ਹੈ, ਉਦਾਹਰਨ ਲਈ, ਮਾਮੂਲੀ ਜਖਮ, ਹੱਡੀ ਟੁੱਟਣਾ, ਸੰਕ੍ਰਮਣ ਅਤੇ ਮੇਚ।

ਦੁਰਘਟਨਾ ਅਤੇ ਐਮਰਜੈਂਸੀ (A&E)

A&E ਵੱਡੀਆਂ, ਜੀਵਨ ਲਈ ਖਤਰੇ ਵਾਲੀਆਂ ਬੀਮਾਰੀਆਂ ਅਤੇ ਸੱਟਾਂ ਤੋਂ ਪੀੜਤ ਲੋਕਾਂ ਲਈ ਹੈ। ਜੇਕਰ ਤੁਸੀਂ ਐਂਬੂਲੈਂਸ ਲਈ ਇੱਕ A&E ਡਾਇਲ 999 ਲਈ ਮੌਜੂਦ ਨਹੀਂ ਹੋ ਸਕਦੇ।